

India-CARICOM Foreign Ministers' Meeting

September 24, 2022

ਭਾਰਤ ਅਤੇ CARICOM ਦੇ ਵਿਦੇਸ਼ ਮੰਤਰੀਆਂ ਦੀ ਬੈਠਕ

24 ਸਤੰਬਰ, 2022

1. 23 ਸਤੰਬਰ 2022 ਨੂੰ ਨਿਊਯਾਰਕ ਵਿੱਚ UNGA ਤੋਂ ਛੁੱਟ ਭਾਰਤ ਅਤੇ CARICOM ਦੇ ਵਿਦੇਸ਼ ਮੰਤਰੀਆਂ ਦੀ ਚੌਥੀ ਬੈਠਕ ਹੋਈ। ਵਿਦੇਸ਼ ਮੰਤਰੀ (EAM) ਡਾ. ਐੱਸ . ਜੈਸ਼ੰਕਰ ਅਤੇ ਬੋਲਿਜ਼ ਦੇ ਵਿਦੇਸ਼ੀ ਵਪਾਰ ਅਤੇ ਇਮੀਗ੍ਰੇਸ਼ਨ ਮੰਤਰੀ ਮਾਨਯੋਗ ਈਮਨ ਕੋਰਟਨੋ ਨੇ ਇਸ ਬੈਠਕ ਦੀ ਸਹਿ-ਪ੍ਰਧਾਨਗੀ ਕੀਤੀ।
2. ਇਹ ਬੈਠਕ ਸਤੰਬਰ, 2019 ਵਿੱਚ UNGA ਦੇ ਮੌਕੇ 'ਤੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ CARICOM ਦੇਸ਼ਾਂ ਦੇ ਨੇਤਾਵਾਂ ਨਾਲ ਹੋਈ ਇਤਿਹਾਸਕ ਬੈਠਕ ਦੇ ਫਾਲੋ -ਉਪ ਤੇ ਵਜੋਂ ਹੋਈ। ਬੈਠਕ ਵਿੱਚ ਬਾਰਬਾਡੋਸ, ਡੋਮਿਨਿਕਾ, ਬਹਾਮਾਸ, ਗ੍ਰੇਨਾਡਾ , ਗੁਆਨਾ, ਜਮਾਇਕਾ, ਸੇਂਟ ਕਿਟਸ ਅਤੇ ਨੇਵਿਸ, ਸੇਂਟ ਵਿਨਸੈਂਟ ਅਤੇ ਗ੍ਰੇਨਾਡਾਈਨਜ਼, ਤ੍ਰਿਨੀਦਾਦ ਅਤੇ ਟੋਬੈਗੋ, ਸੂਰੀਨਾਮ ਦੇ ਮਾਨਯੋਗ ਵਿਦੇਸ਼ ਮੰਤਰੀਆਂ ਨੇ ਸ਼ਿਰਕਤ ਕੀਤੀ।
3. ਬੈਠਕ ਦੌਰਾਨ ਦੋਵਾਂ ਪੱਖਾਂ ਨੇ ਭਾਰਤ ਅਤੇ CARICOM ਦੇਸ਼ਾਂ ਵਿਚਕਾਰ ਸਹਿਯੋਗ ਵਿੱਚ ਲਗਾਤਾਰ ਹੋਈ ਤਰੱਕੀ 'ਤੇ ਖੁਸ਼ੀ ਪ੍ਰਗਟਾਈ। ਉਨ੍ਹਾਂ ਨੇ 2019 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ CARICOM ਨੇਤਾਵਾਂ ਨਾਲ ਹੋਈ ਬੈਠਕ ਦੌਰਾਨ ਕੀਤੇ ਗਏ ਐਲਾਨਾਂ ਨੂੰ ਲਾਗੂ ਕਰਨ ਦੀ ਵੀ ਸਮੀਖਿਆ ਕੀਤੀ।
4. ਦੋਵਾਂ ਪੱਖਾਂ ਨੇ ਮਹਾਂਮਾਰੀ ਤੋਂ ਬਾਅਦ ਦੀ ਆਰਥਿਕ ਬਹਾਲੀ ਦੇ ਸੰਦਰਭ ਵਿੱਚ ਰਾਜਨੀਤਿਕ ਜੁੜਾਅ ਨੂੰ ਡੂੰਘਾ ਕਰਨ ਅਤੇ ਵਪਾਰ ਅਤੇ ਨਿਵੇਸ਼ ਬਾਰੇ ਸਹਿਯੋਗ ਵਧਾਉਣ 'ਤੇ ਚਰਚਾ ਕੀਤੀ। ਦੋਵਾਂ ਪੱਖਾਂ ਨੇ ਵਿਕਾਸ ਭਾਈਵਾਲੀ ਅਤੇ ਸਮਰੱਥਾ ਨਿਰਮਾਣ 'ਤੇ ਵੀ ਵਿਚਾਰ-ਵਟਾਂਦਰਾ ਕੀਤਾ ਜਿਸ ਵਿੱਚ CARICOM ਦੇਸ਼ਾਂ ਦੀਆਂ ਲੋੜਾਂ ਦੇ ਆਧਾਰ 'ਤੇ ਵਿਸ਼ੇਸ਼ ਸਿਖਲਾਈ ਕੋਰਸ ਅਤੇ ਮਾਹਿਰਾਂ ਦੇ ਡੈਪੂਟੇਸ਼ਨ ਸ਼ਾਮਲ ਹਨ।
5. CARICOM ਦੇ ਨੇਤਾਵਾਂ ਨੇ ਕੋਵਿਡ- 19 ਦੌਰਾਨ ਜ਼ਰੂਰੀ ਦਵਾਈਆਂ ਅਤੇ ਟੀਕਿਆਂ ਦੀ ਸਪਲਾਈ ਰਾਹੀਂ ਦਿੱਤੀ ਗਈ ਭਾਰਤ ਦੀ ਮਦਦ ਨੂੰ ਉਜਾਗਰ ਕੀਤਾ ਕੀਤਾ ਅਤੇ ਇਸਦਾ ਧੰਨਵਾਦ ਕੀਤਾ। ਦੋਵਾਂ ਪੱਖਾਂ ਨੇ ਸਹਿਯੋਗ ਦੇ ਸੰਭਾਵੀ ਖੇਤਰਾਂ ਜਿਵੇਂ ਸਿਹਤ ਅਤੇ ਫਾਰਮਾਸਿਊਟੀਕਲ, ਰਵਾਇਤੀ ਦਵਾਈਆਂ, ਆਈਟੀ ਅਤੇ ਆਈਟੀਈਐਸ ਸਮਰੱਥਾ ਨਿਰਮਾਣ, ਸੱਭਿਆਚਾਰ ਅਤੇ ਖੇਡਾਂ ਬਾਰੇ ਵੀ ਚਰਚਾ ਕੀਤੀ।

6. ਦੋਵਾਂ ਪੱਖਾਂ ਨੇ ਅੰਤਰਰਾਸ਼ਟਰੀ ਮੰਚਾਂ 'ਤੇ ਚੱਲ ਰਹੇ ਸਹਿਯੋਗ 'ਤੇ ਤਸੱਲੀ ਪ੍ਰਗਟਾਈ। ਉਹ ਭੋਜਨ ਅਤੇ ਉਰਜਾ ਸੁਰੱਖਿਆ, ਜਲਵਾਯੂ ਤਬਦੀਲੀ ਦਾ ਮੁਕਾਬਲਾ ਕਰਨ ਦੇ ਨਾਲ-ਨਾਲ ਆਫ਼ਤ ਪ੍ਰਬੰਧਨ ਅਤੇ ਲਚਕੀਲੇਪਣ ਵਰਗੇ ਆਲਮੀ ਮੁੱਦਿਆਂ 'ਤੇ ਇਕੱਠੇ ਕੰਮ ਕਰਨ ਲਈ ਸਹਿਮਤ ਹੋਏ।

7. ਉਹਨਾਂ ਨੇ ਵੱਡੇ ਅਤੇ ਜੀਵੰਤ ਭਾਰਤੀ ਡਾਇਸਪੋਰਾ ਦੁਆਰਾ ਨਿਭਾਈ ਗਈ ਭੂਮਿਕਾ ਅਤੇ ਇਸਦੇ ਯੋਗਦਾਨ ਨੂੰ ਉਜਾਗਰ ਕੀਤਾ ਜੋ ਭਾਰਤ ਅਤੇ ਕੈਰੇਬੀਅਨ ਖੇਤਰ ਵਿਚਕਾਰ ਦੋਸਤੀ ਦੀ ਸਥਾਈ ਕੜੀ ਵਜੋਂ ਕੰਮ ਕਰ ਰਹੇ ਹਨ। ਉਹ ਲੋਕ ਪੱਧਰੀ ਸੰਪਰਕ ਅਤੇ ਸੱਭਿਆਚਾਰਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਕੰਮ ਕਰਨ 'ਤੇ ਸਹਿਮਤ ਹੋਏ।

8. ਭਾਰਤ-CARICOM ਵਿਦੇਸ਼ ਮੰਤਰੀਆਂ ਦੀ ਚੌਥੀ ਬੈਠਕ ਸਦਕਾ ਦੁਵੱਲੋ ਅਤੇ ਆਲਮੀ ਸੰਦਰਭਾਂ ਵਿੱਚ ਆਪਣੇ ਸਬੰਧਾਂ ਨੂੰ ਹੋਰ ਡੂੰਘਾ ਕਰਨ ਪ੍ਰਤੀ ਦੋਵਾਂ ਪੱਖਾਂ ਦੀ ਵਚਨਬੱਧਤਾ ਰੇਖਾਂਕਿਤ ਹੋਈ।

ਨਿਊਯਾਰਕ

23 ਸਤੰਬਰ, 2022

DISCLAIMER: This is an approximate translation. The original is available in English on MEA's website and may be referred to as the official press release.